

ਕੈਲੀਫੋਰਨੀਆ ਵਰਕ ਅਪਰਚੂਨਟੀ ਐਂਡ ਰਿਸਪੌਂਸੀਬਿਲਿਟੀ ਟੂ ਕਿਡਸ (CALWORKS) ਸੁਰੱਖਿਅਤ ਨੈੱਟ ਅਤੇ ਕੁਝ ਸਿਰਫ-ਬੱਚੇ ਦੇ ਮਾਮਲਿਆਂ ਲਈ ਮਹੱਤਵਪੂਰਣ ਜਾਣਕਾਰੀ

ਤੁਹਾਡੇ ਪਰਿਵਾਰ ਲਈ ਚਾਈਲਡ ਸਪੋਰਟ ਨਿਯਮ ਬਦਲ ਗਏ ਹਨ। ਤੁਸੀਂ ਸਿਰਫ ਆਪਣੇ ਬੱਚੇ(ਬੱਚਿਆਂ) ਲਈ CalWORKs ਨਕਦ ਸਹਾਇਤਾ ਪ੍ਰਾਪਤ ਕਰ ਰਹੇ ਹੋ। ਇਹ ਉਹ ਤਬਦੀਲੀਆਂ ਹਨ ਜੋ ਤੁਹਾਡੇ ਤੇ ਲਾਗੂ ਹੁੰਦੀਆਂ ਹਨ:

- ਤੁਹਾਡੇ ਬੱਚੇ ਦੇ ਸਹਾਇਤਾ ਅਧਿਕਾਰ ਕਾਉਂਟੀ ਨੂੰ ਨਹੀਂ ਸੌਂਪੇ ਜਾਣਗੇ, ਹਾਲਾਂਕਿ ਸਥਾਨਕ ਚਾਈਲਡ ਸਪੋਰਟ ਏਜੰਸੀ (LCSA) ਕੋਲ ਬਾਲ ਸਹਾਇਤਾ ਮਾਮਲਾ ਹੋਣ ਕਰਕੇ ਤੁਹਾਡੇ ਅਤੇ ਤੁਹਾਡੇ ਬੱਚੇ(ਬੱਚਿਆਂ) ਲਈ ਲਾਭ ਮੌਜੂਦ ਹਨ;
- ਜੇ ਤੁਸੀਂ LCSA ਦੀਆਂ ਬਾਲ ਸਹਾਇਤਾ ਸੇਵਾਵਾਂ ਨਹੀਂ ਚਾਹੁੰਦੇ ਹੋ, ਜਿਸ ਵਿੱਚ ਤੁਹਾਡੇ ਬੱਚੇ(ਬੱਚਿਆਂ) ਦੇ ਗੈਰ-ਨਿਗਰਾਨ ਮਾਤਾ/ਪਿਤਾ ਨੂੰ ਲੱਭਣਾ ਜਾਂ ਤੁਹਾਡੇ ਬੱਚੇ(ਬੱਚਿਆਂ) ਲਈ ਪਿੱਤ੍ਰਤਵ ਸਥਾਪਤ ਕਰਨਾ ਸ਼ਾਮਲ ਹੈ, ਤਾਂ ਤੁਹਾਡੀ ਗ੍ਰਾਂਟ ਦੀ ਰਕਮ ਬਦਲੀ ਨਹੀਂ ਜਾਏਗੀ;
 - ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਗੈਰ-ਨਿਗਰਾਨ ਮਾਤਾ/ਪਿਤਾ ਨੂੰ ਲੱਭਣਾ ਅਤੇ ਪਿੱਤ੍ਰਤਵ ਸਥਾਪਤ ਕਰਨ ਨਾਲ ਤੁਹਾਨੂੰ ਭਵਿੱਖ ਵਿੱਚ ਬਾਲ ਸਹਾਇਤਾ ਇਕੱਤਰ ਕਰਨ ਵਿੱਚ ਮਦਦ ਮਿਲੇਗੀ ਜੋ ਤੁਹਾਨੂੰ ਇਸਦੀ ਲੋੜ ਪੈਂਦੀ ਹੈ; ਅਤੇ
 - ਭਵਿੱਖ ਵਿੱਚ, ਜੇ ਤੁਸੀਂ ਆਪਣੇ ਬੱਚੇ(ਬੱਚਿਆਂ) ਦੇ ਮਾਮਲੇ ਵਿੱਚ ਨਕਦ ਸਹਾਇਤਾ ਲਈ ਯੋਗ ਹੋ ਜਾਂਦੇ ਹੋ, ਤਾਂ ਬਾਲ ਸਹਾਇਤਾ ਦੇ ਵੱਖਰੇ ਨਿਯਮ ਲਾਗੂ ਹੋ ਸਕਦੇ ਹਨ।
- ਤੁਹਾਨੂੰ ਬਾਲ ਸਹਾਇਤਾ ਦਾ ਉਹ ਸਾਰਾ ਪੈਸਾ ਆਪਣੇ ਕੋਲ ਰੱਖ ਸਕੋਗੇ ਜੋ ਦੇਖਭਾਲ ਨਾ ਕਰਨ ਵਾਲੇ ਮਾਤਾ/ਪਿਤਾ ਤੁਹਾਨੂੰ ਦਿੰਦੇ ਹਨ ਜਾਂ ਜੋ LCSA ਤੁਹਾਡੇ ਲਈ ਇਕੱਠਾ ਕਰਦੀ ਹੈ। ਤੁਹਾਨੂੰ ਇਸ ਨੂੰ ਕਾਉਂਟੀ ਦੇ ਸਪੁਰਦ ਕਰਨ ਦੀ ਲੋੜ ਨਹੀਂ ਹੈ;
- ਲੋਕਾਂ ਨੂੰ ਬਾਲ ਸਹਾਇਤਾ ਵੱਖ-ਵੱਖ ਢੰਗਾਂ ਨਾਲ ਮਿਲਦੀ ਹੈ। ਕੁਝ ਇਸ ਨੂੰ ਕਾਉਂਟੀ ਦੁਆਰਾ ਇਕੱਤਰ ਕਰਵਾਉਂਦੇ ਹਨ ਅਤੇ ਫਿਰ LCSA ਦੁਆਰਾ ਇਹ ਉਨ੍ਹਾਂ ਨੂੰ ਭੇਜੀ ਜਾਂਦੀ ਹੈ ਅਤੇ ਕੁਝ ਇਸ ਨੂੰ ਸਿੱਧਾ NCP ਤੋਂ ਪ੍ਰਾਪਤ ਕਰਦੇ ਹਨ।
 - ਜੇ LCSA ਨਾਲ ਤੁਹਾਡਾ ਪਹਿਲਾਂ ਤੋਂ ਹੀ ਕੋਈ ਖੁੱਲ੍ਹਾ ਬਾਲ ਸਹਾਇਤਾ ਮਾਮਲਾ ਹੈ ਤਾਂ ਤੁਹਾਨੂੰ ਤੁਹਾਡੇ ਲਈ ਇਕੱਠੀ ਕੀਤੀ ਗਈ ਬਾਲ ਸਹਾਇਤਾ ਪ੍ਰਾਪਤ ਕਰਦੇ ਰਹਿਣ ਲਈ ਕੁਝ ਕਰਨ ਦੀ ਲੋੜ ਨਹੀਂ ਹੈ।
 - ਭਾਵੇਂ ਆਪਣੀ ਬਾਲ ਸਹਾਇਤਾ ਤੁਸੀਂ ਕਿਸੇ ਵੀ ਤਰੀਕੇ ਨਾਲ ਪ੍ਰਾਪਤ ਕਰਦੇ ਹੋ, ਤੁਹਾਨੂੰ ਮਿਲਣ ਵਾਲੀ ਬਾਲ ਸਹਾਇਤਾ ਦੀ ਰਾਸ਼ੀ ਅਤੇ ਇਸਦੇ ਮਿਲਣ ਦੀ ਤਾਰੀਖ ਦਾ ਰਿਕਾਰਡ ਰੱਖਣਾ ਹੋਵੇਗਾ। ਜੇ ਤੁਹਾਡੇ ਮਾਮਲੇ ਲਈ ਆਮਦਨੀ ਦੀ ਰਿਪੋਰਟ ਕਰਨ ਦੇ ਨਿਯਮ ਅਜਿਹਾ ਮੰਗ ਕਰਦੇ ਹਨ ਤਾਂ ਤੁਹਾਨੂੰ ਮਿਲਣ ਵਾਲੇ ਚਾਈਲਡ ਸਪੋਰਟ ਪੈਸੇ ਦੀ ਤੁਹਾਨੂੰ ਕਾਉਂਟੀ ਨੂੰ ਰਿਪੋਰਟ ਕਰਨ ਦੀ ਲੋੜ ਹੋਵੇਗੀ;
- ਜੇ ਤੁਹਾਡਾ LCSA ਦੇ ਨਾਲ ਖੁੱਲ੍ਹਾ ਬਾਲ ਸਹਾਇਤਾ ਕੇਸ ਨਹੀਂ ਹੈ, ਤਾਂ ਤੁਹਾਨੂੰ ਜੇ ਲੋੜ ਹੋਵੇ ਤਾਂ ਤੁਹਾਡੇ ਬੱਚੇ ਲਈ ਪ੍ਰਤਿਸ਼ਠ ਸਥਾਪਿਤ ਕਰਵਾਉਣ ਅਤੇ ਬਾਲ ਸਹਾਇਤਾ ਇਕੱਤਰ ਕਰਕੇ ਅਤੇ ਤੁਹਾਨੂੰ ਭੇਜੇ ਜਾਣ ਲਈ LCSA ਵਿਖੇ ਬਾਲ ਸਹਾਇਤਾ ਸੇਵਾਵਾਂ ਕੋਲ ਦਰਖਾਸਤ ਦੇਣੀ ਪਵੇਗੀ। ਕਾਉਂਟੀ ਇਹ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੀ ਹੈ;
- LCSA ਦੁਆਰਾ ਇਕੱਤਰ ਕੀਤੀ ਗਈ ਅਤੇ ਤੁਹਾਨੂੰ ਭੇਜੀ ਗਈ ਬਾਲ ਸਹਾਇਤਾ ਹੁਣ ਤੁਹਾਡੇ ਪਰਿਵਾਰ ਨੂੰ ਦਿੱਤੀ ਜਾਂਦੀ ਸਹਾਇਤਾ ਦੀ ਅਦਾਇਗੀ ਨਹੀਂ ਕਰੇਗੀ ਤਾਂ ਜੋ ਬਾਲਗ ਦੀ 60-ਮਹੀਨੇ ਦੀ CalWORKs ਸਮਾਂ ਮਿਆਦ ਹੁਣ ਸਹਾਇਤਾ ਦੇ ਮਹੀਨਿਆਂ ਤੋਂ “ਸਹੀ ਦਾ ਨਿਸ਼ਾਨ ਨਹੀਂ ਹਟਾਉਂਦੇ” ਹਨ;
- ਜੇ ਤੁਹਾਨੂੰ CalWORKs 'ਤੇ ਤੁਹਾਡੇ ਬੱਚੇ(ਬੱਚਿਆਂ) ਲਈ ਬਾਲ ਸਹਾਇਤਾ ਆਮਦਨ ਮਿਲਦੀ ਹੈ, ਤਾਂ ਜੇ ਸਹਾਇਤਾ ਯੂਨਿਟ (AU) ਵਿੱਚ ਤੁਹਾਡਾ ਇੱਕ ਬੱਚਾ ਹੈ ਤਾਂ ਅਸੀਂ ਹਰੇਕ ਮਹੀਨੇ ਪਹਿਲੇ \$100 ਨੂੰ ਅਤੇ ਜੇ AU ਵਿੱਚ ਤੁਹਾਡੇ ਇੱਕ ਤੋਂ ਵੱਧ ਬੱਚੇ ਹਨ ਤਾਂ ਹਰੇਕ ਮਹੀਨੇ ਪਹਿਲੇ \$200 ਨੂੰ ਨਹੀਂ ਗਿਣਦੇ ਹਾਂ। ਬਾਕੀ ਰਕਮ ਨੂੰ ਤੁਹਾਡੀ CalWORKs ਗ੍ਰਾਂਟ ਵਿੱਚ ਗਿਣਿਆ ਜਾ ਸਕਦਾ ਹੈ;
- ਜੇ ਤੁਹਾਨੂੰ CalFresh ਵੀ ਮਿਲਦਾ ਹੈ, ਤਾਂ ਤੁਹਾਨੂੰ ਮਿਲਣ ਵਾਲੀ ਕਿਸੇ ਵੀ ਬਾਲ ਸਹਾਇਤਾ ਆਮਦਨ ਨੂੰ ਤੁਹਾਡੇ CalFresh ਲਾਭਾਂ ਦਾ ਹਿਸਾਬ ਲਗਾਉਣ ਲਈ ਵਰਤਿਆ ਜਾ ਸਕਦਾ ਹੈ।

ਜੇ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਤੁਰੰਤ ਕਾਉਂਟੀ ਨੂੰ ਫੋਨ ਕਰੋ।